

# ਇੰਜੀਲ ਦੇ ਯੂਹੰਨਾ ਦੇ ਵਿਰਤਾਂਤ ਦੀ ਇਕ ਜਾਣ-ਖ਼ਾਣ

ਡੌਨਲਡ ਗੁਬਰੀ ਨੇ ਆਪਣੀ ਕਿਤਾਬ ਨਿਊ ਟੈਸਟਾਮੈਂਟ ਇੰਟਰੋਡਕਸ਼ਨ, ਵਿਚ ਇੰਜੀਲ ਦੇ ਯੂਹੰਨਾ ਦੇ ਵਿਰਤਾਂਤ ਦੇ ਪਿਛੋਕੜ ਵਿਚ ਸੌ ਸਫ਼ਿਆਂ ਵਿਚ ਬਹੁਤ ਸਾਰੇ ਮੁੱਦਿਆਂ ਤੇ ਚਾਨਣਾ ਪਾਇਆ ਹੈ। ਹੇਠਾਂ ਗੁਬਰੀ ਦੇ ਨਿਚੋੜਾਂ ਨਾਲ ਉਨ੍ਹਾਂ ਮੁੱਦਿਆਂ ਦਾ ਸਾਰ ਦਿਤਾ ਗਿਆ ਹੈ।

## ਇੰਜੀਲ ਦੇ ਯੂਹੰਨਾ ਦੇ ਵਿਰਤਾਂਤ ਦੀਆਂ ਖੂਬੀਆਂ

ਪੁਰਾਣੇ ਨੇਮ ਦੀ ਥਾਂ/ ਯਿਸੂ ਦੀ ਕਹਾਣੀ ਪੁਰਾਣੇ ਨੇਮ ਦੇ ਅਹਿਦ, ਪਾਤਰਾਂ ਅਤੇ ਵਾਅਦਿਆਂ ਰਾਹੀਂ ਸਮਝਾਏ ਜਾਂਦੇ ਹਨ। ਨਿਕੁਦੇਮੁਸ ਨੇ ਯਿਸੂ ਨੂੰ ਇਕ ਯਹੂਦੀ ਗੁਰੂ ਦੇ ਰੂਪ ਵਿਚ ਵੇਖਿਆ (3:2) ਅਤੇ ਯਿਸੂ ਨੇ ਆਪਣੇ ਦੁਸ਼ਮਣਾਂ ਨੂੰ ਜਵਾਬ ਦੇਣ ਲਈ ਪੁਰਾਣੇ ਨੇਮ ਦੀਆਂ ਲਿਖਤਾਂ ਦੀ ਵਰਤੋਂ ਕੀਤੀ (10:34)। ਚੰਗੇ ਚਰਵਾਹੇ ਦੀ ਪੁਰਾਣੇ ਨੇਮ ਦੀ ਤਸਵੀਰ ਵਾਂਗ ਹੀ ਯੂਹੰਨਾ ਵੱਲੋਂ ਯਿਸੂ ਨੂੰ ਪੇਸ਼ ਕਰਨ ਵਿਚ ਵੀ ਮੁਸਾ ਅਤੇ ਅਬਰਾਹਾਮ ਪ੍ਰਮੁੱਖ ਲੋਕ ਹਨ।

... ਸਾਡਾ ਪ੍ਰਭੂ ਅਤੇ ਇੰਜੀਲ ਦਾ ਪ੍ਰਚਾਰਕ ਦੋਵੇਂ ਹੀ ਪੁਰਾਣੇ ਨੇਮ ਦੀਆਂ ਆਪਣੀਆਂ ਟਿੱਪਣੀਆਂ ਦੀ ਤਸਦੀਕ ਕਰਦੇ ਹਨ ਕਿ ਹਰ ਆਇਤ ਮਸੀਹ ਵੱਲ ਹੀ ਇਸ਼ਾਰਾ ਕਰਦੀ ਹੈ। ਉਹ ਪੁਰਾਣੇ ਨੇਮ ਦੀ ਹੀ ਭਰਪੂਰੀ ਹੈ, ਅਤੇ ਇਸ ਨਾਲ ਸਾਨੂੰ ਸੁਭ ਸਮਾਚਾਰ ਦੀਆਂ ਧਾਰਨਾਵਾਂ ਦੀ ਵਿਆਖਿਆ ਕਰਨ ਦੀ ਅਗਵਾਈ ਮਿਲਦੀ ਹੈ।<sup>1</sup>

ਪਵਿੱਤਰ ਆਤਮਾ ਬਾਰੇ ਸਿੱਖਿਆ/ਇੰਜੀਲ ਦੀ ਕਿਸੇ ਹੋਰ ਕਿਤਾਬ ਦੇ ਮੁਕਾਬਲੇ ਇੰਜੀਲ ਦੇ ਯੂਹੰਨਾ ਦੇ ਵਿਰਤਾਂਤ ਵਿਚ ਪਵਿੱਤਰ ਆਤਮਾ ਬਾਰੇ ਸਭ ਤੋਂ ਵੱਧ ਚਾਨਣਾ ਪਾਇਆ ਗਿਆ ਹੈ। ਨਿਕੁਦੇਮੁਸ ਨਾਲ ਯਿਸੂ ਦੀ ਚਰਚਾ ਵਿਚ ਪਵਿੱਤਰ ਆਤਮਾ ਦਾ ਅਹਿਮ ਯੋਗਦਾਨ ਹੈ ਅਤੇ ਯੂਹੰਨਾ 14-17 ਅਧਿਆਇ ਵਿਚ ਯਿਸੂ ਦੇ ਵਿਦਾਈ ਸੰਦੇਸ਼ ਵਿਚ ਇਸ ਤੋਂ ਵੀ ਵੱਧ ਯੋਗਦਾਨ ਹੈ। ਇੰਜੀਲ ਦੀ ਇਸ ਕਿਤਾਬ ਵਿਚ ਲਿਖੀਆਂ ਯਿਸੂ ਦੀਆਂ ਗੱਲਾਂ ਨਾਲ ਸਾਫ਼ ਹੋ ਜਾਂਦਾ ਹੈ ਕਿ ਪਿਤਾ ਕੋਲ ਉਸ ਦੇ ਉਠਾਏ ਜਾਣ ਦੇ ਬਾਅਦ ਹੀ ਪਵਿੱਤਰ ਆਤਮਾ ਨੇ ਉਸਦੇ ਚੇਲਿਆਂ ਨੂੰ ਤਸੱਲੀ ਦੇਣ ਵਾਲੇ ਦੇ ਰੂਪ ਵਿਚ ਆਉਣਾ ਸੀ।

ਮੁੱਖ ਵਿਸ਼ੇ ਵਸਤੂ ਦੀ ਵਿਆਖਿਆ/ਇਹ ਅਹਿਸਾਸ ਕਰਵਾਉਣ ਲਈ ਕਿ ਇੰਜੀਲ ਦੀ ਇਸ ਕਿਤਾਬ ਦੀ ਖੂਬੀ ਮਹਾਨ ਵਿਸ਼ਿਆਂ ਬਾਰੇ ਇਸ ਦੇ ਵਿਕਾਸ ਵਿਚ ਹੈ, ‘‘ਜ਼ਿੰਦਰੀ,’’ ‘‘ਰੋਸ਼ਨੀ,’’ ‘‘ਪ੍ਰੇਮ,’’ ‘‘ਵਿਸ਼ਵਾਸ,’’ ‘‘ਮੈਂ ਹਾਂ,’’ ਅਤੇ ‘‘ਸੱਚਾਈ’’ ਵਰਗੇ ਦੂਜੇ ਵਾਕ ਅੰਸ਼ਾਂ ਦਾ ਜ਼ਿਕਰ ਹੀ ਕਾਫ਼ੀ ਹੈ। ਬੇਸ਼ਕ ਇਨ੍ਹਾਂ ਵਿੱਚੋਂ ਕੁਝ ਇੰਜੀਲ ਦੀਆਂ ਹੋਰਨਾਂ ਕਿਤਾਬਾਂ ਵਿਚ ਮਿਲਦੇ ਹਨ ਪਰ ਇੰਜੀਲ ਦੇ ਯੂਹੰਨਾ ਦੇ ਵਿਰਤਾਂਤ ਵਰਗਾ ਵਿਹਾਰ ਉਨ੍ਹਾਂ ਨਾਲ ਮੱਤੀ, ਮਰਕੁਸ

ਜਾਂ ਲੂਕਾ ਵਿਚ ਨਹੀਂ ਹੁੰਦਾ।

ਲਹਿਰ ਦੀ ਤੁਲਨਾਤਮਕ ਕਮੀ। ਇੰਜੀਲ ਦੀ ਇਸ ਕਿਤਾਬ ਵਿਚ ਉਸ ਤੋਂ ਵਧੇਰੇ ਲਿਖਿਆ ਹੈ ਜੋ ਯਿਸੂ ਨੇ ਬੋਲਿਆ ਹੈ। ਇਸ ਲਈ ਇਸ ਵਿਚ ਯਿਸੂ ਦੇ ਕੰਮਾਂ ਸਬੰਧੀ ਬਹੁਤ ਸਮੱਗਰੀ ਹੈ, ਪਰ ਲਹਿਰ ਪੂਰੀ ਤਰ੍ਹਾਂ ਨਾਲ ਗਾਇਬ ਨਹੀਂ ਹੈ ਅਤੇ ਯੂਹੰਨਾ ਨੇ ਇੰਜੀਲ ਦੀ ਕਿਸੇ ਹੋਰ ਕਿਤਾਬ ਨਾਲੋਂ ਯਹੁਸ਼ਲਮ ਵਿਚ ਯਿਸੂ ਦੇ ਜਾਣ ਦਾ ਜ਼ਿਕਰ ਕੀਤਾ ਹੈ।

ਯਿਸੂ ਦੀ ਤਸਵੀਰ/ਇੰਜੀਲ ਦੀਆਂ ਸਮਾਂਤਰ ਕਿਤਾਬਾਂ ਦੇ ਉਲਟ ਇੰਜੀਲ ਦੇ ਯੂਹੰਨਾ ਦਾ ਵਿਰਤਾਂਤ ‘ਮਨੁੱਖ ਦਾ ਪੁੱਤਰ’ ਸਿਰਲੇਖ ਦੀ ਵਰਤੋਂ ਘੱਟ ਕਰਕੇ, ਯਿਸੂ ਅਤੇ ਪਿਤਾ ਪਰਮੇਸ਼ਰ ਦੇ ਸਬੰਧ ਬਾਰੇ ਬਹੁਤਾ ਦੱਸਦਾ ਹੈ ਅਤੇ ਯਹੂਦੀ ਮਸੀਹਾ ਦੇ ਰੂਪ ਵਿਚ ਵੀ ਮਸੀਹ ਦੀ ਭੂਮਿਕਾ ਨੂੰ ਸਾਫ਼ ਕਰਦਾ ਹੈ। ਯੂਹੰਨਾ ਯਿਸੂ ਦੇ ਮਨੁੱਖ ਹੋਣ ਬਾਰੇ ਵੀ ਬਹੁਤ ਘੱਟ ਬੋਲਦਾ ਹੈ। ਕਾਨਾ ਵਿਚ ਸਾਨੂੰ ਪਰਿਵਾਰਿਕ ਝਗੜੇ ਵਿਚ ਯਿਸੂ ਦੀ ਲਲਕ ਮਿਲਦੀ ਹੈ। ਸੁਖਾਰ ਦੇ ਨੇੜੇ ਖੂਹ ਤੇ ਅਸੀਂ ਉਸ ਨੂੰ ਬੱਕਿਆ ਹੋਇਆ, ਬੈਤਨੀਆ ਵਿਚ ਪਰੇਸ਼ਾਨ ਅਤੇ ਰੋਂਦਾ ਹੋਇਆ, ਅਤੇ ਸਲੀਬ 'ਤੇ ਪਿਆਸਾ ਵੇਖਦੇ ਹਾਂ।

## ਲਿਖਣ ਵਾਸਾ

ਲੇਖਕ ਇਨ੍ਹਾਂ ਸਭ ਘਟਨਾਵਾਂ ਦਾ ਜਿਹੜੀਆਂ ਉਹਨੇ ਲਿਖੀਆਂ, ਚਸ਼ਮਦੀਦ ਸੀ (1:14)। ਸਾਫ਼ ਤੌਰ 'ਤੇ ਯਿਸੂ ਦੇ ਬਾਰਾਂ ਚੇਲਿਆਂ ਵਿੱਚੋਂ ਉਹ, ‘‘ਜਿਸ ਨੂੰ ਯਿਸੂ ਪ੍ਰੇਮ ਕਰਦਾ ਸੀ’’ (21:20, 24) ਉੱਚੇ ਸੀ।

ਲੇਖਕ ਨੂੰ ਯਹੂਦੀ ਰਵਾਇਤਾਂ ਦੀ ਪੂਰੀ ਜਾਣਕਾਰੀ ਸੀ (2:6; 7:37; 18:28; 19:31-42)। ਉਹ ਯਹੂਦੀ ਇਤਿਹਾਸ ਤੋਂ ਵੀ ਚੰਗੀ ਤਰ੍ਹਾਂ ਵਾਕਫ ਸੀ (ਹੈਕਲ ਦਾ ਬਣਾਇਆ ਜਾਣਾ, ਲੋਕਾਂ ਦੇ ਸਿਆਸੀ ਵਿਹਾਰ, ਮਹਾਂ ਯਾਜਕ ਦੀ ਭੂਮਿਕਾ ਅਤੇ ਵਿਰਸਾ ਆਦਿ)। ਇਸ ਤੋਂ ਇਲਾਵਾ ਉਹ ਯਹੁਸ਼ਲਮ ਅਤੇ ਪੇਂਡੂ ਖੇਤਰ ਵਿਚਲੇ ਫਲਸਤੀਨ ਦੇ ਭੂਰੋਲ ਤੋਂ ਵੀ ਵਾਕਫ ਸੀ। ਗੁਖਰੀ ਨੇ ਨਿਚੋੜ ਕੱਢਿਆ:

ਇਹ [ਵਿਸ਼ਵਾਸ ਕਿ ਇੰਜੀਲ ਦੇ ਯੂਹੰਨਾ ਦੇ ਵਿਰਤਾਂਤ ਨੂੰ ਯੂਹੰਨਾ ਰਸੂਲ ਵੱਲੋਂ ਲਿਖਿਆ ਗਿਆ ਸੀ] ... ਇਕ ਰਵਾਇਤੀ ਵਿਚਾਰ ਹੈ ਜੋ ਅੰਦਰੂਨੀ ਸਥਾਤ ਲਈ ਵੀ ਮਦਦਗਾਰ ਹੈ। ਅਸਲ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਅਜਿਹਾ ਕੋਈ ਸਥਾਤ ਨਹੀਂ ਹੈ ਜੋ ਐਨੇ ਵਿਰੋਧ ਦੇ ਬਾਵਜੂਦ ਨਿਰਣਾਇਕ ਢੰਗ ਨਾਲ ਇਸ ਨੂੰ ਗਲਤ ਕਰ ਦੇਵੇ। ਪੂਰੇ ਤੌਰ 'ਤੇ ਇਹ ਵਿਚਾਰ ਕਿਸੇ ਵੀ ਦੂਜੇ ਤੱਥ ਨਾਲੋਂ ਵੱਧ ਮੰਨਿਆ ਜਾਵੇਗਾ, ਜਦ ਕਿ ਅਜਿਹਾ ਬਿਨਾ ਆਂਕੜਾਂ ਦੇ ਨਹੀਂ ਹੋ ਪਾਏਗਾ।<sup>2</sup>

## ਮਕਸਦ

ਬਾਈਬਲ ਦੀ ਹਰ ਕਿਤਾਬ ਦਾ ਮਕਸਦ ਉਸ ਦਾ ਅਧਿਐਨ ਕਰਨ ਵਾਲਿਆਂ ਦੀ ਚਰਚਾ ਦਾ ਮੁੱਦਾ ਰਿਹਾ ਹੀ ਨਹੀਂ ਹੈ। ਯੂਹੰਨਾ ਦਾ ਮਕਸਦ ਨਿਰਾਲਾ ਹੈ। ਲੇਖਕ ਨੇ ਆਪ ਹੀ ਲਿਖਿਆ:

ਯਿਸੂ ਨੇ ਹੋਰ ਵੀ ਬਾਹਲੇ ਨਿਸ਼ਾਨ ਚੇਲਿਆਂ ਦੇ ਸਾਹਮਣੇ ਵਿਖਾਏ ਜੋ ਇਸ ਪੁਸਤਕ

ਵਿਚ ਨਹੀਂ ਲਿਖੇ ਗਏ। ਪਰ ਏਹੋ ਇਸ ਲਈ ਲਿਖੇ ਗਏ ਹਨ ਭਈ ਤੁਸੀਂ ਪਰਤੀਤ  
ਕਰੋ ਕਿ ਯਿਸੂ ਜਿਹੜਾ ਹੈ ਉਹੋ ਮਸੀਹ ਪਰਮੇਸ਼ਰ ਦਾ ਪੁੱਤਰ ਹੈ, ਨਾਲੋ ਪਰਤੀਤ ਕਰ  
ਕੇ ਉਹ ਦੇ ਨਾਮ ਤੋਂ ਜੀਉਣ ਨੂੰ ਪ੍ਰਾਪਤ ਕਰੋ (ਯੂਹੇਨਾ 20:30, 31)।

ਬਾਵੇਂ ਬਹੁਤ ਸਾਰੇ ਸਬੰਧਿਤ ਮੁੱਦੇ ਇੰਜੀਲ ਦੀ ਇਸ ਕਿਤਾਬ ਵਿਚ ਸੰਬੋਧਿਤ ਕੀਤੇ ਗਏ ਹਨ  
ਪਰ ਲੇਖਕ ਦੇ ਮਕਸਦ ਦੇ ਰੂਪ ਵਿਚ ਅਸੀਂ ਜੋ ਵੀ ਵੇਖੀਏ ਉਸ ਵਿਚ ਵਿਸ਼ਵਾਸ ਦਾ ਪੈਦਾ  
ਹੋਣਾ ਅਤੇ ਵਧਣਾ ਜ਼ਰੂਰੀ ਹੋਣਾ ਚਾਹੀਦਾ ਹੈ।

## ਸਮਾਂ

ਇਕ ਸਮਾਂ ਸੀ ਜਦੋਂ ਬਹੁਤੇ ਵਿਦਵਾਨ ਦਾਅਵਾ ਕਰਦੇ ਸਨ ਕਿ ਇੰਜੀਲ ਦਾ ਯੂਹੇਨਾ ਦਾ  
ਵਿਰਤਾਂਤ ਦੂਜੀ ਸਦੀ ਦੇ ਆਖਰੀ ਦਹਾਂਕਿਆਂ ਵਿਚ ਲਿਖਿਆ ਗਿਆ ਹੋਣਾ ਚਾਹੀਦਾ ਹੈ।  
ਯਕੀਨਨ ਹੀ ਇਵੇਂ ਇਸ ਦਾ ਲੇਖਕ ਰਸੂਲ ਯੂਹੇਨਾ ਨਹੀਂ ਬਲਕਿ ਕੋਈ ਹੋਰ ਹੋ ਜਾਵੇਗਾ ਜਿਸ  
ਦਾ ਮਤਲਬ ਇਹ ਹੋਵੇਗਾ ਕਿ ਉਹ ਯਿਸੂ ਦੀ ਸੇਵਕਾਈ ਦਾ ਚਸ਼ਮਦੀਦ ਗਵਾਹ ਨਹੀਂ ਹੋਵੇਗਾ।  
ਪਰ 1934 ਵਿਚ ਮੈਨਚੈਸਟਰ, ਇੰਗਲੈਂਡ ਦੀ ਜੋਨ ਰੋਲੈਂਡ ਸਲਾਇਬ੍ਰੇਗੀ ਵਿਚ ਇਕ ਪੈਪਰਸ  
ਦਾ ਭਾਗ ਮਿਲਿਆ ਜਿਸ ਵਿਚ ਯੂਹੇਨਾ 18:31-33, 37, 38 ਲਿਖਿਆ ਸੀ (1920  
ਵਿਚ ਇਸ ਨੂੰ ਮਿਸਰ ਤੋਂ ਇੰਗਲੈਂਡ ਲਿਆਂਦਾ ਗਿਆ)। ਮਾਹਿਰਾਂ ਇਸ ਦਾ ਸਮਾਂ ਦੂਜੀ ਸਦੀ  
ਦੀ ਪਹਿਲੀ ਚੌਥਾਈ ਵਿਚ ਲਗਭਗ 125ਈ। ਤਕ ਦਾ ਦੱਸਿਆ। ਇਸ ਦਾ ਭਾਵ ਇਹ ਹੈ ਕਿ  
125ਈ। ਤਕ ਇੰਜੀਲ ਦੇ ਯੂਹੇਨਾ ਦੇ ਵਿਰਤਾਂਤ ਤੋਂ ਨੀਲੀ ਨਦੀ ਦੇ ਦੂਰ ਦੁਰਾਡੇ ਦੇ ਲੋਕ  
ਵਾਕਫ ਸਨ। ਮੂਲ ਲੇਖ ਇਸ ਤੋਂ ਕਿੰਨਾ ਪਹਿਲਾਂ ਲਿਖਿਆ ਗਿਆ, ਪੱਕਾ ਨਹੀਂ ਕਿਹਾ ਜਾ  
ਸਕਦਾ।

ਜੇ, ਜਿਵੇਂ ਕਿ ਪਹਿਲਾਂ ਤਸਦੀਕ ਕੀਤੀ ਗਈ ਹੈ, ਰਸੂਲ ਯੂਹੇਨਾ ਨੇ ਇੰਜੀਲ ਦੇ ਇਸ  
ਭਾਗ ਨੂੰ ਲਿਖਿਆ ਤਾਂ ਇਹ ਸਮਾਂ ਸੁਭਾਵਕ ਤੌਰ 'ਤੇ 90 ਅਤੇ 100ਈ. ਦੇ ਦਰਮਿਆਨ  
ਹੋਵੇਗਾ।

## ਇੰਜੀਲ ਦੇ ਯੂਹੇਨਾ ਦੇ ਵਿਰਤਾਂਤ ਅਤੇ ਸਮਾਂਤਰ ਵਿਰਤਾਂਤ ਵਿਚ ਸਬੰਧ

### ਸਮਾਨਤਾਵਾਂ

ਇੰਜੀਲ ਦੇ ਸਮਾਂਤਰ ਵਿਰਤਾਂਤ<sup>3</sup> ਵਾਂਗ ਹੀ ਇੰਜੀਲ ਦੇ ਯੂਹੇਨਾ ਦੇ ਵਿਰਤਾਂਤ ਵਿਚ ਵੀ  
ਯੂਹੇਨਾ ਬਹਿਤਸਮਾ ਦੇਣ ਵਾਲੇ ਦੀ ਕਹਾਣੀ ਹੈ। ਇੰਜੀਲ ਦੇ ਸਭ ਵਿਰਤਾਤਾਂ ਵਿਚ ਚੇਲਿਆਂ ਦੀ  
ਬੁਲਾਹਟ ਅਤੇ ਯਿਸੂ ਵੱਲੋਂ ਪੰਜ ਹਜ਼ਾਰ ਲੋਕਾਂ ਨੂੰ ਖੁਆਉਣ ਦਾ ਜ਼ਿਕਰ ਹੈ।

ਇੰਜੀਲ ਦੇ ਬਾਕੀ ਵਿਰਤਾਂਤਾਂ ਦੇ ਨਾਲ ਯੂਹੇਨਾ ਦਾ ਵਿਰਤਾਂਤ ਯਗੁਸ਼ਲਮ ਵਿਚ ਯਿਸੂ ਦੇ  
ਛਤਹਿਮੰਦ ਦਾਖਲੇ ਬਾਰੇ ਦੱਸਦਾ ਹੈ। ਇਸੇ ਤਰ੍ਹਾਂ, ਪਤਰਸ ਦੇ ਇਨਕਾਰ ਬਾਰੇ ਸਭ ਗੱਲਾਂ ਵੀ  
ਇਸ ਵਿਚ ਹਨ। ਜਿਵੇਂ ਕਿ ਉਮੀਦ ਕੀਤੀ ਜਾਂਦੀ ਹੈ ਕਿ ਚਾਰੇ ਲੇਖਕ ਯਿਸੂ ਦੇ ਮੁਕੱਦਮੇ, ਸਲੀਬ  
ਦਿੱਤੇ ਜਾਣ ਅਤੇ ਮੁੜ ਜੀ ਉੱਠਣ ਦੀ ਜਾਣਕਾਰੀ ਦਿੰਦੇ ਹਨ।

## ਫਰਕ

ਜਿਸੂ ਦੇ ਖਾਨਦਾਨ, ਕੁਆਰੀ ਤੋਂ ਜਨਮ, ਜਿਸੂ ਦੇ ਬਪਤਿਸਮੇ ਅਤੇ ਅਜਮਾਇਸ਼, ਰੂਪ ਬਦਲਣ, ਸਾਰੇ ਦਿਸ਼ਟਾਂਤ, ਪ੍ਰਭੂ ਭੋਜ ਦੀ ਸਥਾਪਨਾ, ਗਤਸਮਨੀ ਵਿਚ ਜੱਦੋ-ਜਹਿਦ, ਸੁਰਗ ਵਿਚ ਉੱਪਰ ਉਠਾਇਆ ਜਾਣਾ ਇੰਜੀਲ ਦੇ ਸਮਾਂਤਰ ਵਿਰਤਾਂਤਾਂ ਵਿਚ ਤਾਂ ਹਨ ਪਰ ਯੂਹੰਨਾ ਦੇ ਵਿਰਤਾਂਤ ਵਿਚ ਨਹੀਂ ਹੈ। ਤੁਢਾਨ, ਯਹੂਦੀਆ ਵਿਚ ਜਿਸੂ ਦੀ ਸੇਵਕਾਈ, ਨਿਕੁਦੇਮੁਸ ਅਤੇ ਸਾਮਰੀ ਐਰਤ ਨਾਲ ਉਸ ਦੀ ਗੱਲਬਾਤ, ਲਾਜ਼ਰ ਨੂੰ ਜਿੰਦਾ ਕਰਨਾ ਅਤੇ ਚੇਲਿਆਂ ਦੇ ਪੈਰ ਧੋਣਾ ਇੰਜੀਲ ਦੇ ਯੂਹੰਨਾ ਦੇ ਵਿਰਤਾਂਤ ਵਿਚ ਨਹੀਂ ਹਨ। ਯੂਹੰਨਾ ਦੇ ਵਿਰਤਾਂਤ ਵਿਚ ਬਹੁਤ ਸਾਰੀਆਂ ਪ੍ਰਸਿੱਧ ਸਿੱਖਿਆਵਾਂ ਹਨ ਜੋ ਸਮਾਂਤਰ ਵਿਰਤਾਂਤਾਂ ਵਿਚ ਨਹੀਂ ਹਨ। ਇੰਜੀਲ ਦੀਆਂ ਕਿਤਾਬਾਂ ਵਿਚ ਜਿਸੂ ਨਾਲ ਸਤਾਈ ਮੁਲਾਕਾਤਾਂ ਹਨ, ਜਿਨ੍ਹਾਂ ਵੱਚੋਂ ਬਹੁਤੀਆਂ ਯੂਹੰਨਾ ਦੇ ਵਿਰਤਾਂਤ ਵਿਚ ਮਿਲਦੀਆਂ ਹਨ।<sup>4</sup>

ਇੰਜੀਲ ਦੇ ਯੂਹੰਨਾ ਅਤੇ ਬਾਕੀ ਵਿਰਤਾਂਤਾਂ ਵਿਚ ਪਾਏ ਜਾਣ ਵਾਲੇ ਵੱਡੇ ਕਾਲਜ਼ਮਿਕ ਫਰਕ ਹਨ। ਖਾਸ ਫਰਕ ਇਹ ਹੈ ਕਿ ਸਮਾਂਤਰ ਵਿਰਤਾਂਤਾਂ ਵਿਚ ਜਿਸੂ ਦੀ ਆਮ ਸੇਵਕਾਈ ਨੂੰ ਸਿਰਫ਼ ਗਲੀਲ ਵਿਚ ਹੀ ਵਿਖਾਇਆ ਗਿਆ ਹੈ, ਜਿਸ ਵਿਚ ਜਿਸੂ ਦੇ ਯਰੂਸ਼ਲਮ ਵਿਚ ਸਲੀਬ ਤੇ ਮਰਨ ਲਈ ਜਾਣ ਦੇ ਸਮੇਂ ਦਾ ਹੀ ਜਿਕਰ ਹੈ। ਇਸ ਦੇ ਮੁਕਾਬਲੇ ਇੰਜੀਲ ਦੇ ਯੂਹੰਨਾ ਦੇ ਵਿਰਤਾਂਤ ਵਿਚ ਉਸ ਦੇ ਯਰੂਸ਼ਲਮ ਵਿਚ ਕਈ ਵਾਰ ਜਾਣ ਦਾ ਵੇਰਵਾ ਹੈ (2: 13; 5: 1; 7: 10)।

## ਟਿੱਪਣੀਆਂ

<sup>1</sup>ਡੈਨਲਡ ਗੁਬਗੀ, ਨਿਊ ਟੈਸਟਾਮੈਂਟ ਇੰਟਰੋਡਕਸ਼ਨ, ਸੋਹਿਆ ਅੰਕ (ਡਾਊਨਰਸ ਗ੍ਰੌਵ, ਇਲਿਨੋਇ: ਇੰਟਰਵਰਸਿਟੀ ਪੈਸ, 1970), 238. <sup>2</sup>ਉਹੀ, 264. <sup>3</sup>ਇੰਜੀਲ ਦੀਆਂ ਪਹਿਲੀਆਂ ਤਿੰਨ ਕਿਤਾਬਾਂ ਮੱਤੀ, ਮਰਕੁਸ ਅਤੇ ਲੂਕਾ ਨੂੰ ਸਮਾਂਤਰ ਇੰਜੀਲਾਂ (ਅੰਗੋਜ਼ੀ ਵਿਚ ਸਿਨੋਪਿਟਿਕ ਗੌਸਪਲਜ਼) ਕਿਹਾ ਜਾਂਦਾ ਹੈ ਕਿਉਂਕਿ ਉਸ ਵਿਚ ਇਕ ਅਮ ਨਜ਼ਰੀਏ ਤੋਂ ਮਸੀਹ ਦੀ ਜ਼ਿੰਦਗੀ ਦੀ ਸਾਰੀਖਿਆ ਹੈ (ਸਮਾਂਤਰ ਲਈ ਅੰਗੋਜ਼ੀ ਸ਼ਬਦ synoptic ਦੇ ਜੋੜ sun, ਦੇ ਨਾਲ; opsis, ਵੇਖਣਾ)'' (ਡਬਲਯੂ. ਗਾਹਮ ਸਕੋਗੀ, ਏ ਗਾਈਡ ਨੂੰ ਗੌਸਪਲ [ਓਲਡ ਟੈਪਨ, ਨਿਊ ਜਰਸੀ: ਫਲੋਰੀਂਗ ਐਚ. ਰੈਵਲ ਕੰ., 1962], 83). <sup>4</sup>ਰੋਬਰਟ ਜੀ. ਗ੍ਰੋਮਕੀ, ਨਿਊ ਟੈਸਟਾਮੈਂਟ ਸਰਵੇ (ਗੈੰਡ ਰੈਪਿਡਸ, ਮਿਸਿਗਨ: ਬੇਕਰ ਬੁੱਕ ਹਾਊਸ, 1974), 135.